

## MATHS

### BOOKS - PSEB (PUNJABI MEDIUM)

#### ਉਲਟ ਡਿਕੋਣਮਿਤੀ ਫਲਨ

#### Example

1.  $\sin^{-1}\left(\frac{1}{\sqrt{2}}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

2.  $\cot^{-1}\left(-\frac{1}{\sqrt{3}}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

3. दरमाउँ कि :  $\sin^{-1} \left( 2x\sqrt{1-x^2} \right) = 2\sin^{-1} x$ ,  $-\frac{1}{\sqrt{2}} \leq x \leq \frac{1}{\sqrt{2}}$



Watch Video Solution

4. दरमाउँ कि :  $\sin^{-1} \left( 2x\sqrt{1-x^2} \right) = 2\cos^{-1} x$ ,  $\frac{1}{\sqrt{2}} \leq x \leq 1$



Watch Video Solution

5. सिंप करौ कि :  $\tan^{-1} \left( \frac{1}{2} \right) + \tan^{-1} \left( \frac{2}{11} \right) = \tan^{-1} \left( \frac{3}{4} \right)$



Watch Video Solution

6.  $\tan^{-1} \left( \frac{\cos x}{1} - \sin x \right), -(-3\pi)/2$



Watch Video Solution

7.  $\cot^{-1} \left( \frac{1}{\sqrt{x^2 - 1}} \right), x > 1$  नुस्खा तें सरल रूप विँच लिखो।



Watch Video Solution

8. ਸਿੱਧ ਕਰੋ ਕਿ :

$$\tan^{-1} x + \tan^{-1} 2 \frac{x}{1-x^2} = \tan^{-1} \left( \frac{3x - x^3}{1 - 3x^2} \right), |x| < \frac{1}{\sqrt{3}}$$



Watch Video Solution

9.  $\cos(\sec^{-1}(x) + \cos ec^{-1}(x))$ ,  $|x| \geq 1$  ਦਾ ਮੁੱਲ ਪਤਾ ਕਰੋ।



Watch Video Solution

10.  $\sin^{-1} \left( \sin \left( 3 \frac{\pi}{5} \right) \right)$  ਦਾ ਮੁੱਲ ਪਤਾ ਕਰੋ।



Watch Video Solution

11. ਦਰਸਾਓ ਕਿ  $\sin^{-1} \left( \frac{3}{5} \right) - \sin^{-1} \left( \frac{8}{17} \right) = \cos^{-1} \left( \frac{84}{85} \right)$



Watch Video Solution

12. ਦਰਸਾਓ ਕਿ  $\sin^{-1}\left(\frac{12}{13}\right) + \cos^{-1}\left(\frac{4}{5}\right) + \tan^{-1}\left(\frac{63}{16}\right) = \pi$



Watch Video Solution

13.  $\tan^{-1}\left[\frac{a \cos x - b \sin x}{b \cos x + a \sin x}\right]$  ਨੂੰ ਸਰਲ ਕਰੋ ਜੇਕਰ  $\frac{a}{b} \tan x > 1$



Watch Video Solution

14.  $\tan^{-1} 2x + \tan^{-1} 3x = \frac{\pi}{4}$  ਨੂੰ ਸਰਲ ਕਰੋ।



Watch Video Solution

## Exercise

1.  $\sin^{-1}\left(-\frac{1}{2}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

2.  $\cos^{-1}\left(\frac{\sqrt{3}}{2}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

3.  $\cos ec^{-1}(2)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

4.  $\tan^{-1}(-\sqrt{3})$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

5.  $\cos^{-1}\left(-\frac{1}{2}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

6.  $\tan^{-1}(-1)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

7.  $\sec^{-1}\left(\frac{2}{\sqrt{3}}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

8.  $\cot^{-1}(\sqrt{3})$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

9.  $\cos^{-1}\left(-\frac{1}{\sqrt{2}}\right)$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

10.  $\cos ec^{-1}(-\sqrt{2})$  ਦਾ ਮੁੱਖ ਮੁੱਲ ਪਤਾ ਕਰੋ।



Watch Video Solution

11.  $\tan^{-1}(1) + \cos^{-1}\left(-\frac{1}{2}\right) + \sin^{-1}\left(-\frac{1}{2}\right)$  ਦਾ ਮੁੱਲ ਪਤਾ ਕਰੋ।



Watch Video Solution

12.  $\cos^{-1}\left(\frac{1}{2}\right) + 2\sin^{-1}\left(\frac{1}{2}\right)$  ਦਾ ਮੁੱਲ ਪਤਾ ਕਰੋ।



Watch Video Solution

13. ਜੇਕਰ  $\sin^{-1} x = y$ , ਹੈ, ਤਾਂ ਦੱਸੋ :  $0 \leq y \leq \pi$ , ਕਥਨ ਸਹੀ ਹੈ ਜਾਂ ਨਹੀਂ।



Watch Video Solution

14. ਜੇਕਰ  $\sin^{-1} x = y$ , ਹੈ, ਤਾਂ ਦੱਸੋ :  $-\frac{\pi}{2} \leq y \leq \frac{\pi}{2}$ , ਕਥਨ ਸਹੀ ਹੈ ਜਾਂ ਨਹੀਂ।



Watch Video Solution

15. ਜੇਕਰ  $\sin^{-1} x = y$ , ਹੈ, ਤਾਂ ਦੱਸੋ :  $-\pi/2$



Watch Video Solution

16.  $\tan^{-1} \sqrt{3} - \sec^{-1}(-2)$  ਦਾ ਮੁੱਲ ਬਰਾਬਰ ਹੈ:

A.  $\pi$

B.  $-\frac{\pi}{3}$

C.  $\frac{\pi}{3}$

D.  $2\frac{\pi}{3}$

Answer:



Watch Video Solution

$$17. 3 \sin^{-1} x = \sin^{-1}(3x - 4x^3), x \in \left[-\frac{1}{2}, \frac{1}{2}\right] \text{ सिंय करो।}$$



**Watch Video Solution**

$$18. 3 \cos^{-1} x = \cos^{-1}(4x^3 - 3x), x \in \left[\frac{1}{2}, 1\right] \text{ सिंय करो।}$$



**Watch Video Solution**

$$19. \tan^{-1}\left(\frac{2}{11}\right) + \tan^{-1}\left(\frac{7}{24}\right) = \tan^{-1}\left(\frac{1}{2}\right) \text{ सिंय करो।}$$



**Watch Video Solution**

$$20. \text{सिंय करो कि : } 2 \tan^{-1}\left(\frac{1}{2}\right) + \tan^{-1}\left(\frac{1}{7}\right) = \tan^{-1}\left(\frac{31}{17}\right)$$



**Watch Video Solution**

21. ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ :  $\tan^{-1} \left( \sqrt{\frac{1 - \cos x}{1 + \cos x}} \right)$ ,



Watch Video Solution

22. ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ :  $\tan^{-1} \left( \sqrt{1 + x^2} - \frac{1}{x} \right), x \neq 0$



Watch Video Solution

23. ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ :  $\tan^{-1} \left( \frac{1}{\sqrt{x^2 - 1}} \right), |x| > 1$



Watch Video Solution

24. ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ :  $\tan^{-1} \left( \frac{\cos x - \sin x}{\cos x + \sin x} \right), -\pi/4$



Watch Video Solution

25. ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ :  $\tan^{-1} \left( \frac{x}{\sqrt{a^2 - x^2}} \right), |x|$



Watch Video Solution

26. ਦਿੱਤੇ ਹੋਏ ਫਲਨ ਨੂੰ ਸਭ ਤੋਂ ਸਰਲ ਰੂਪ ਵਿੱਚ ਲਿਖੋ :  $\tan^{-1} \left( \frac{3a^2x - x^3}{a^3 - 3ax^2} \right), a > 0, -\sqrt{a}/\sqrt{3}$



Watch Video Solution

27.  $\tan^{-1} \left[ 2 \cos \left( 2 \sin^{-1} \left( \frac{1}{2} \right) \right) \right]$  ਦਾ ਮੁੱਲ ਪਤਾ ਕਰੋ।



Watch Video Solution

28.  $\cot(\tan^{-1} a + \cot^{-1} a)$  ਦਾ ਮੁੱਲ ਪਤਾ ਕਰੋ।



Watch Video Solution

29.

$$\tan\left(\frac{1}{2}\left[\sin^{-1}\left(2\frac{x}{1+x^2}\right) + \frac{\cos^{-1}(1-y^2)}{1+y^2}\right]\right), |x| < 1, y > 0 \quad xy <$$

ਦਾ ਮੁੱਲ ਪਤਾ ਕਰੋ।



Watch Video Solution

30. ਜੇਕਰ  $\sin\left(\sin^{-1}\left(\frac{1}{5}\right) + \cos^{-1}x\right) = 1$ , ਤਾਂ x ਦਾ ਮਾਨ ਪਤਾ ਕਰੋ।



Watch Video Solution

31. ਜੇਕਰ  $\tan^{-1}\left(\frac{x-1}{x-2}\right) + \tan^{-1}\left(\frac{x+1}{x+2}\right) = \frac{\pi}{4}$ , ਤਾਂ x ਦਾ ਮਾਨ ਪਤਾ ਕਰੋ।



Watch Video Solution

32.  $\sin^{-1}\left(\sin\left(2\frac{\pi}{3}\right)\right)$  ਵਿੱਚ ਵਿਅੰਜਕ ਦਾ ਮੁੱਲ ਪਤਾ ਕਰੋ।



Watch Video Solution

33.  $\tan^{-1}\left(\tan\left(3\frac{\pi}{4}\right)\right)$  ਵਿੱਚ ਵਿਅੰਜਕ ਦਾ ਮੁੱਲ ਪਤਾ ਕਰੋ।



Watch Video Solution

34.  $\tan\left(\sin^{-1}\left(\frac{3}{5}\right) + \cot^{-1}\left(\frac{3}{2}\right)\right)$  ਵਿੱਚ ਵਿਅੰਜਕ ਦਾ ਮੁੱਲ ਪਤਾ ਕਰੋ।



Watch Video Solution

35.  $\cos^{-1}\left(\cos\left(7\frac{\pi}{6}\right)\right)$  ਦਾ ਮੁੱਲ ਬਰਾਬਰ ਹੈ:

A.  $7\frac{\pi}{6}$

B.  $5\frac{\pi}{6}$

C.  $\frac{\pi}{3}$

D.  $\frac{\pi}{6}$

**Answer:**



Watch Video Solution

**36.**  $\sin\left(\frac{\pi}{3} - \sin^{-1}\left(-\frac{1}{2}\right)\right)$  ਦਾ ਮੁੱਲ ਹੈ:

A.  $\frac{1}{2}$

B.  $\frac{1}{3}$

C.  $\frac{1}{4}$

D. 1

**Answer:**



**Watch Video Solution**

**37.**  $\tan^{-1}\sqrt{3} - \cot^{-1}(-\sqrt{3})$  ਦਾ ਮੁੱਲ ਹੈ:

A.  $\pi$

B.  $-\frac{\pi}{2}$

C. 0

D.  $2\sqrt{3}$

**Answer:**



**Watch Video Solution**

$$38. \cos^{-1}\left(\cos\left(13\frac{\pi}{6}\right)\right) \text{ ਦਾ ਮੁੱਲ ਪਤਾ ਕਰੋ।}$$



**Watch Video Solution**

$$39. \tan^{-1}\left(\tan\left(7\frac{\pi}{6}\right)\right) \text{ ਦਾ ਮੁੱਲ ਪਤਾ ਕਰੋ।}$$



**Watch Video Solution**

$$40. \text{ਸਿੱਧ ਕਰੋ : } 2 \sin^{-1}\left(\frac{3}{5}\right) = \tan^{-1}\left(\frac{24}{7}\right)$$



**Watch Video Solution**

$$41. \text{ਸਿੱਧ ਕਰੋ : } \sin^{-1}\left(\frac{8}{17}\right) + \sin^{-1}\left(\frac{3}{5}\right) = \tan^{-1}\left(\frac{77}{36}\right)$$



Watch Video Solution

42. सिंप करो :  $\cos^{-1}\left(\frac{4}{5}\right) + \cos^{-1}\left(\frac{12}{13}\right) = \cos^{-1}\left(\frac{33}{65}\right)$



Watch Video Solution

43. सिंप करो :  $\cos^{-1}\left(\frac{12}{13}\right) + \sin^{-1}\left(\frac{3}{5}\right) = \sin^{-1}\left(\frac{56}{65}\right)$



Watch Video Solution

44. सिंप करो :  $\tan^{-1}\left(\frac{63}{16}\right) = \sin^{-1}\left(\frac{5}{13}\right) + \cos^{-1}\left(\frac{3}{5}\right)$



Watch Video Solution

45. सिंप करो :

$$\tan^{-1}\left(\frac{1}{5}\right) + \tan^{-1}\left(\frac{1}{7}\right) + \tan^{-1}\left(\frac{1}{3}\right) + \tan^{-1}\left(\frac{1}{8}\right) = \frac{\pi}{4}$$



Watch Video Solution

**46.** सिंय करो :  $\tan^{-1} \sqrt{x} = \left(\frac{1}{2}\right) \cos^{-1} \left(\frac{1-x}{1+x}\right)$ ,  $x \in [0, 1]$

 Watch Video Solution

**47.** सिंय करो :  $\cot^{-1} \left( \frac{\sqrt{1+\sin x} + \sqrt{1-\sin x}}{\sqrt{1+\sin x} - \sqrt{1-\sin x}} \right) = \frac{x}{2}$ ,  $x \in \left(0, \frac{\pi}{4}\right)$

 Watch Video Solution

**48.** सिंय करो :

$$\tan^{-1} \left( \frac{\sqrt{1+x} - \sqrt{1-x}}{\sqrt{1+x} + \sqrt{1-x}} \right) = \frac{\pi}{4} - \frac{1}{2} \cos^{-1} x, \quad -\frac{1}{\sqrt{2}} \leq x \leq 1$$

 Watch Video Solution

**49.**  $\left(9\frac{\pi}{8}\right) - \left(\frac{9}{4}\right) \sin^{-1} \left(\frac{1}{3}\right) = \left(\frac{9}{4}\right) \sin^{-1} \left(2\frac{\sqrt{2}}{3}\right)$

 Watch Video Solution

50. समीकरण हल करो :  $2 \tan^{-1}(\cos x) = \tan^{-1}(2 \cos ex)$



Watch Video Solution

51. समीकरण हल करो :  $\tan^{-1}\left(\frac{1-x}{1+x}\right) = \left(\frac{1}{2}\right)\tan^{-1}x, (x > 0)$



Watch Video Solution

52.  $\sin(\tan^{-1} x), |x| < 1$  बराबर हुंदा है :

A.  $\frac{x}{\sqrt{1-x^2}}$

B.  $\frac{1}{\sqrt{1-x^2}}$

C.  $\frac{1}{\sqrt{1+x^2}}$

D.  $\frac{x}{\sqrt{1+x^2}}$

**Answer:**



Watch Video Solution

53. ਜੇਕਰ  $\sin^{-1}(1 - x) - 2 \sin^{-1} x = \frac{\pi}{2}$ , ਹੈ, ਤਾਂ  $x$  ਬਰਾਬਰ ਹੈ :

A. 0,  $\frac{1}{2}$

B. 1,  $\frac{1}{2}$

C. 0

D.  $\frac{1}{2}$

**Answer:**



Watch Video Solution

54.  $\tan^{-1}\left(\frac{x}{y}\right) - \tan^{-1}\left(\frac{x-y}{x+y}\right)$  ਦਾ ਮੁੱਲ ਹੈ :

A.  $\frac{\pi}{2}$

B.  $\frac{\pi}{3}$

C.  $\frac{\pi}{4}$

$$\text{D. } -3\frac{\pi}{4}$$

**Answer:**



**Watch Video Solution**